

ਜਿੱਥੋਂ ਤਕ ਸਥਿਤੀ, ਜੀਵਨ ਦੀ ਗੁਣਵੱਤਾ ਅਤੇ ਪਹੁੰਚਣ ਦੇ ਰਸਤਿਆਂ ਦਾ ਸਵਾਲ ਹੈ, ਲੀਡਜ਼ ਗ੍ਰੈਨਵਿੱਲ ਕੋਲ ਬੇਜ਼ੋਰ ਲਾਭ ਹਨ। ਕਾਉਂਟੀਆਂ ਦੇ ਦੱਖਣ ਵਿਚ ਸੇਂਟ ਲਾਰੇਂਸ ਦਰਿਆ (St. Lawrence River) ਅਤੇ ਥਾਉਜ਼ੈਡ ਆਇਲੈਂਡਜ਼ (1000 Islands) ਅਤੇ ਉੱਤਰ ਵਲ ਵਿਸ਼ਵ-ਵਿਰਾਸਤ ਵਜੋਂ ਮੰਨੀ ਗਈ ਥਾਂ ਰੀਡੋ ਨਹਿਰ ਜਲਮਾਰਗ (Rideau Canal Waterway) ਹੈ। ਇਸਦੇ ਵਿਚਕਾਰਲੇ ਭਾਗ ਵਿਚ ਲੀਡਜ਼ ਗ੍ਰੈਨਵਿੱਲ ਨੂੰ ਆਪਣੀਆਂ ਬਹੁਤ ਸਾਰੀਆਂ ਖੂਬਸੂਰਤ ਝੀਲਾਂ, ਫੁੱਟੋਨੈਕ ਆਰਚ ਬਾਇਓਸਫੀਅਰ ਰਿਜ਼ਰਵ (Frontenac Arch Biosphere Reserve) ਦੇ ਇੱਕ ਭਾਗ, ਸੈਰਗਾਹਾਂ, ਬਣਾਂ ਅਤੇ ਉਪਜਾਊ ਖੇਤੀ ਜ਼ਮੀਨ 'ਤੇ ਮਾਣ ਹੈ।



ਛੁੱਟੀਆਂ ਬਿਤਾਉਣ ਲਈ ਸੁਰਗ ਸਮਝਿਆ ਜਾਣ ਵਾਲਾ, ਅਤੇ ਬੇਸ਼ਕ ਇੱਕ ਲਾਹੇਵੰਦ ਥਾਂ ਤੇ ਸਥਿਤ ਲੀਡਜ਼ ਗ੍ਰੈਨਵਿੱਲ, ਓਨਟੈਰੀਓ ਸੂਬੇ ਵਿਚ ਆਵਾਜਾਈ ਦਾ ਧੁਰਾ ਹੈ। ਇਸਦਾ ਖੇਤਰਫਲ 3,350 ਵਰਗ ਕਿਲੋਮੀਟਰ ਤੋਂ ਵੱਧ ਹੈ, ਅਤੇ ਇਹ ਵਪਾਰ ਅਤੇ ਉਦਯੋਗ ਲਈ ਹਾਈਵੇ 401 ਅਤੇ 416 ਤਕ, ਮੁੱਖ ਸੀ ਐਨ ਆਰ ਲਾਈਨ ਤਕ, ਡੂੰਘੇ ਪਾਣੀ ਵਾਲੀ ਬੰਦਰਗਾਹ ਤਕ, ਅਤੇ ਅਮਰੀਕਾ ਜਾਣ ਲਈ ਦੇ ਅੰਤਰਰਾਸ਼ਟਰੀ ਪੁਲਾਂ ਤਕ ਈਰਖਾ ਯੋਗ ਪਹੁੰਚ ਉਪਲਬਧ ਕਰਾਉਂਦਾ ਹੈ। ਇਹ ਕਾਉਂਟੀਆਂ ਟਰਾਂਟੋ ਅਤੇ ਮੋਂਟ੍ਰੀਆਲ ਦੇ ਵਿਚਕਾਰ ਸਥਿਤ ਹਨ। ਅੰਤਰਰਾਸ਼ਟਰੀ ਹਵਾਈ ਅੱਡੇ ਇੱਥੋਂ 30 ਤੋਂ 60 ਮਿੰਟਾਂ ਦੀ ਦੂਰੀ ਤੇ ਹਨ।

ਸੇਂਟ ਲਾਰੇਂਸ ਕਾਲਜ (St. Lawrence College) ਅਤੇ ਕੈਂਪਟਵਿੱਲ ਵਿਖੇ ਗੁਐਲਫ ਯੂਨੀਵਰਸਿਟੀ (University of Guelph) ਲੀਡਜ਼ ਗ੍ਰੈਨਵਿੱਲ ਦੀਆਂ ਸੀਮਾਵਾਂ ਦੇ ਅੰਦਰ ਹਨ, ਜਦਕਿ ਕਿੰਗਸਟਨ ਅਤੇ ਐਟਵਾ ਯੂਨੀਵਰਸਿਟੀਆਂ ਤਕ ਕਾਰ ਰਾਹੀਂ ਇੱਕ ਘੰਟੇ ਤੋਂ ਘੱਟ ਸਮੇਂ ਦੇ ਅੰਦਰ ਪਹੁੰਚਿਆ ਜਾ ਸਕਦਾ ਹੈ। ਇਸ ਖੇਤਰ ਵਿਚ ਨਿਪੁੰਨ ਕਾਰੀਗਰ ਮੌਜੂਦ ਹਨ ਅਤੇ ਤਨਖਾਹਾਂ ਮੁਕਾਬਲੇ ਦੀਆਂ ਹਨ। ਅੰਤਰਰਾਸ਼ਟਰੀ, ਕੌਮੀ, ਖੇਤਰੀ ਅਤੇ ਸਥਾਨਕ ਵਪਾਰ ਅਤੇ ਉਦਯੋਗ ਆਪਣੇ ਕਰਮਚਾਰੀਆਂ ਨੂੰ ਜੀਵਨ ਦੀ ਲਾਜਵਾਬ ਗੁਣਵੱਤਾ ਪ੍ਰਦਾਨ ਕਰਦੇ ਹਨ। ਸੂਬੇ ਦੀਆਂ ਦੂਜੀਆਂ ਥਾਂਵਾਂ ਦੇ ਮੁਕਾਬਲੇ ਟੈਕਸ, ਕਿਰਾਏ ਅਤੇ ਜ਼ਮੀਨ ਦੀਆਂ ਕੀਮਤਾਂ ਘੱਟ ਹੋਣ ਕਾਰਨ ਇੱਥੇ ਘੱਟ ਖਰਚ ਵਿੱਚ ਗੁਜ਼ਾਰਾ ਹੁੰਦਾ ਹੈ। ਇਸ ਦੀਆਂ ਸੀਮਾਵਾਂ ਦੇ ਅੰਦਰ ਹੇਠਲੇ ਦਰਜੇ ਦੀਆਂ 10 ਮਿਊਂਸਪੈਲਟੀਆਂ ਅਤੇ ਤਿੰਨ ਵੱਖਰੀਆਂ ਮਿਊਂਸਪੈਲਟੀਆਂ ਮੌਜੂਦ ਹਨ ਜਿਨ੍ਹਾਂ ਵਿੱਚ ਸ਼ਹਿਰੀ ਕੇਂਦਰਾਂ ਤੋਂ ਲੈ ਕੇ ਬ੍ਰੈਡਬੈਂਡ ਵਾਲੇ ਪੇਂਡੂ ਕੇਂਦਰਾਂ ਤਕ ਵਾਲੇ ਠਿਕਾਣੇ ਮੌਜੂਦ ਹਨ।

- ਕੁੱਲ ਆਬਾਦੀ: 99,306 (2011 Census)
- ਜਨਵਰੀ ਵਿਚ ਔਸਤ ਤਾਪਮਾਨ: -8 °C (27 °F)
- ਜੁਲਾਈ ਵਿਚ ਔਸਤ ਤਾਪਮਾਨ: 26 °C (70 °F)
- ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ): 784 mm rain, 198 cm snow
- ਔਸਤ ਪਰਿਵਾਰਕ ਆਮਦਨੀ: \$71,036 (Statistics Canada 2010)
- ਬੇਰੁਜ਼ਗਾਰੀ ਦੀ ਔਸਤ ਦਰ: 6-7 %
- ਹਾਈ ਸਕੂਲ ਪਾਸ ਬਾਲਗ ਵਿਅਕਤੀ: 32,390
- ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ: 34,304
- 2 ਬੈਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ: \$650 to \$750
- ਔਸਤ 3 ਬੈਡਰੂਮ ਵੱਖ ਬੰਗਲਾ: \$241,026 (Rideau-St. Lawrence Real Estate Board)

## ਵਧੇਰੇ ਜਾਣਕਾਰੀ:

Ann Weir, ਆਰਥਿਕ ਵਿਕਾਸ ਮੈਨੇਜਰ  
ਲੀਡਜ਼ ਗ੍ਰੈਨਵਿੱਲ

32 Wall Street, Suite 300; Brockville, ON K6V4R9 Canada  
613-342-3840 ext. 5365 / [ann.weir@uclg.on.ca](mailto:ann.weir@uclg.on.ca)